

 Print Page

Sri Guru Granth Sahib

Displaying 327 of

ਤਨ ਮਹਿ ਹੋਤੀ ਕੋਟਿ ਉਪਾਧਿ ॥

Than Mehi Hothee Kott Oupaadhh ॥

My body was afflicted with millions of diseases.

ਗਉੜੀ (ਭ. ਕਬੀਰ) (੧੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੯

Raag Gauri Bhagat Kabir

ਉਲਟਿ ਭਈ ਸੁਖ ਸਹਜਿ ਸਮਾਧਿ ॥

Oulatt Bhee Sukh Sehaj Samaadhh ॥

They have been transformed into the peaceful, tranquil concentration of Samaadhi.

ਗਉੜੀ (ਭ. ਕਬੀਰ) (੧੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧

Raag Gauri Bhagat Kabir

ਆਪੁ ਪਛਾਨੈ ਆਪੈ ਆਪ ॥

Aap Pashhaanai Aapai Aap ॥

When someone understands his own self,

ਗਉੜੀ (ਭ. ਕਬੀਰ) (੧੭) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧

Raag Gauri Bhagat Kabir

ਰੋਗੁ ਨ ਬਿਆਪੈ ਤੀਨੋ ਤਾਪ ॥੨॥

Rog N Biaapai Theena Thaap ॥2॥

He no longer suffers from illness and the three fevers. ॥2॥

ਗਉੜੀ (ਭ. ਕਬੀਰ) (੧੭) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧

Raag Gauri Bhagat Kabir

ਅਬ ਮਨੁ ਉਲਟਿ ਸਨਾਤਨੁ ਹੂਆ ॥

Ab Man Oulatt Sanaathan Hooaa ॥

My mind has now been restored to its original purity.

ਗਉੜੀ (ਭ. ਕਬੀਰ) (੧੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧

Raag Gauri Bhagat Kabir

ਤਬ ਜਾਨਿਆ ਜਬ ਜੀਵਤ ਮੂਆ ॥

Thab Jaaniaa Jab Jeevath Mooaa ॥

When I became dead while yet alive, only then did I come to know the Lord.

ਗਉੜੀ (ਭ. ਕਬੀਰ) (੧੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੨

Raag Gauri Bhagat Kabir

ਕਹੁ ਕਬੀਰ ਸੁਖਿ ਸਹਜਿ ਸਮਾਵਉ ॥

Kahu Kabeer Sukh Sehaj Samaavo ||

Says Kabeer, I am now immersed in intuitive peace and poise.

ਗਉੜੀ (ਭ. ਕਬੀਰ) (੧੭) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੨

Raag Gauri Bhagat Kabir

ਆਪਿ ਨ ਡਰਉ ਨ ਅਵਰ ਡਰਾਵਉ ॥੩॥੧੭॥

Aap N Ddaro N Avar Ddaraavo ||3||17||

I do not fear anyone, and I do not strike fear into anyone else. ||3||17||

ਗਉੜੀ (ਭ. ਕਬੀਰ) (੧੭) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੨

Raag Gauri Bhagat Kabir

ਗਉੜੀ ਕਬੀਰ ਜੀ ॥

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੭

ਪਿੰਡਿ ਮੂਐ ਜੀਉ ਕਿਹ ਘਰਿ ਜਾਤਾ ॥

Pindd Mooai Jeeo Kih Ghar Jaathaa ||

When the body dies, where does the soul go?

ਗਉੜੀ (ਭ. ਕਬੀਰ) (੧੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੩

Raag Gauri Bhagat Kabir

ਸਬਦਿ ਅਤੀਤਿ ਅਨਾਹਦਿ ਰਾਤਾ ॥

Sabadh Atheeth Anaahadh Raathaa ||

It is absorbed into the untouched, unstruck melody of the Word of the Shabad.

ਗਉੜੀ (ਭ. ਕਬੀਰ) (੧੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੩

Raag Gauri Bhagat Kabir

ਜਿਨਿ ਰਾਮੁ ਜਾਨਿਆ ਤਿਨਹਿ ਪਛਾਨਿਆ ॥

Jin Raam Jaaniaa Thinehi Pashhaaniaa ||

Only one who knows the Lord realizes Him.

ਗਉੜੀ (ਭ. ਕਬੀਰ) (੧੮) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੪

Raag Gauri Bhagat Kabir

ਜਿਉ ਗੁੰਗੇ ਸਾਕਰ ਮਨੁ ਮਾਨਿਆ ॥੧॥

Jio Goongae Saakar Man Maaniaa ||1||

The mind is satisfied and satiated, like the mute who eats the sugar candy and just smiles, without speaking. ||1||

ਗਉੜੀ (ਭ. ਕਬੀਰ) (੧੮) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੪
Raag Gauri Bhagat Kabir

ਐਸਾ ਗਿਆਨੁ ਕਥੈ ਬਨਵਾਰੀ ॥

Aisaa Giaan Kathhai Banavaaree ||

Such is the spiritual wisdom which the Lord has imparted.

ਗਉੜੀ (ਭ. ਕਬੀਰ) (੧੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੫
Raag Gauri Bhagat Kabir

ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ ॥੧॥ ਰਹਾਉ ॥

Man Rae Pavan Dhriir Sukhaman Naaree ||1|| Rehaao ||

O mind, hold your breath steady within the central channel of the Sushmanaa. ||1||Pause||

ਗਉੜੀ (ਭ. ਕਬੀਰ) (੧੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੫
Raag Gauri Bhagat Kabir

ਸੋ ਗੁਰੁ ਕਰਹੁ ਜਿ ਬਹੁਰਿ ਨ ਕਰਨਾ ॥

So Gur Karahu J Bahur N Karanaa ||

Adopt such a Guru, that you shall not have to adopt another again.

ਗਉੜੀ (ਭ. ਕਬੀਰ) (੧੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੫
Raag Gauri Bhagat Kabir

ਸੋ ਪਦੁ ਰਵਹੁ ਜਿ ਬਹੁਰਿ ਨ ਰਵਨਾ ॥

So Padh Ravahu J Bahur N Ravanaa ||

Dwell in such a state, that you shall never have to dwell in any other.

ਗਉੜੀ (ਭ. ਕਬੀਰ) (੧੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੬
Raag Gauri Bhagat Kabir

ਸੋ ਧਿਆਨੁ ਧਰਹੁ ਜਿ ਬਹੁਰਿ ਨ ਧਰਨਾ ॥

So Dhiaan Dhharahu J Bahur N Dhharanaa ||

Embrace such a meditation, that you shall never have to embrace any other.

ਗਉੜੀ (ਭ. ਕਬੀਰ) (੧੮) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੬
Raag Gauri Bhagat Kabir

ਐਸੇ ਮਰਹੁ ਜਿ ਬਹੁਰਿ ਨ ਮਰਨਾ ॥੨॥

Aisae Marahu J Bahur N Maranaa ||2||

Die in such a way, that you shall never have to die again. ||2||

ਗਉੜੀ (ਭ. ਕਬੀਰ) (੧੮) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੬
Raag Gauri Bhagat Kabir

ਉਲਟੀ ਗੰਗਾ ਜਮੁਨ ਮਿਲਾਵਉ ॥

Oulattee Gangaa Jamun Milaavo ||

Turn your breath away from the left channel, and away from the right channel, and unite them in the central channel of the Sushmanaa.

ਗਉੜੀ (ਭ. ਕਬੀਰ) (੧੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੭

Raag Gauri Bhagat Kabir

ਬਿਨੁ ਜਲ ਸੰਗਮ ਮਨ ਮਹਿ ਨਾਵਉ ॥

Bin Jal Sangam Man Mehi Nhaavo ||

At their confluence within your mind, take your bath there without water.

ਗਉੜੀ (ਭ. ਕਬੀਰ) (੧੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੭

Raag Gauri Bhagat Kabir

ਲੋਚਾ ਸਮਸਰਿ ਇਹੁ ਬਿਉਹਾਰਾ ॥

Lochaa Samasar Eihu Biouhaaraa ||

To look upon all with an impartial eye - let this be your daily occupation.

ਗਉੜੀ (ਭ. ਕਬੀਰ) (੧੮) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੭

Raag Gauri Bhagat Kabir

ਤਤੁ ਬੀਚਾਰਿ ਕਿਆ ਅਵਰਿ ਬੀਚਾਰਾ ॥੩॥

Thath Beechaar Kiaa Avar Beechaaraa ||3||

Contemplate this essence of reality - what else is there to contemplate? ||3||

ਗਉੜੀ (ਭ. ਕਬੀਰ) (੧੮) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੮

Raag Gauri Bhagat Kabir

ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ ॥

Ap Thaej Baae Prithhamee Aakaasaa ||

Water, fire, wind, earth and ether

ਗਉੜੀ (ਭ. ਕਬੀਰ) (੧੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੮

Raag Gauri Bhagat Kabir

ਐਸੀ ਰਹਤ ਰਹਉ ਹਰਿ ਪਾਸਾ ॥

Aisee Rehath Reho Har Paasaa ||

Adopt such a way of life and you shall be close to the Lord.

ਗਉੜੀ (ਭ. ਕਬੀਰ) (੧੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੮

Raag Gauri Bhagat Kabir

ਕਹੈ ਕਬੀਰ ਨਿਰੰਜਨ ਧਿਆਵਉ ॥

Kehai Kabeer Niranjan Dhhiaavo ||

Says Kabeer, meditate on the Immaculate Lord.

ਗਉੜੀ (ਭ. ਕਬੀਰ) (੧੮) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੯

Raag Gauri Bhagat Kabir

ਤਿਤੁ ਘਰਿ ਜਾਉ ਜਿ ਬਹੁਰਿ ਨ ਆਵਉ ॥੪॥੧੮॥

Thith Ghar Jaao J Bahur N Aavo ||4||18||

Go to that home, which you shall never have to leave. ||4||18||

ਗਉੜੀ (ਭ. ਕਬੀਰ) (੧੮) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੯

Raag Gauri Bhagat Kabir

ਗਉੜੀ ਕਬੀਰ ਜੀ ਤਿਪਦੇ ॥

Gourree Kabeer Jee Thipadhae ||

Gauree, Kabeer Jee, Ti-Padas:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੭

ਕੰਚਨ ਸਿਉ ਪਾਈਐ ਨਹੀ ਤੋਲਿ ॥

Kanchan Sio Paaeeai Nehee Thol ||

He cannot be obtained by offering your weight in gold.

ਗਉੜੀ (ਭ. ਕਬੀਰ) (੧੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੦

Raag Gauri Bhagat Kabir

ਮਨੁ ਦੇ ਰਾਮੁ ਲੀਆ ਹੈ ਮੋਲਿ ॥੧॥

Man Dhae Raam Leeaa Hai Mol ||1||

But I have bought the Lord by giving my mind to Him. ||1||

ਗਉੜੀ (ਭ. ਕਬੀਰ) (੧੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੦

Raag Gauri Bhagat Kabir

ਅਬ ਮੋਹਿ ਰਾਮੁ ਅਪੁਨਾ ਕਰਿ ਜਾਨਿਆ ॥

Ab Mohi Raam Apunaa Kar Jaaniaa ||

Now I recognize that He is my Lord.

ਗਉੜੀ (ਭ. ਕਬੀਰ) (੧੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੦

Raag Gauri Bhagat Kabir

ਸਹਜ ਸੁਭਾਇ ਮੇਰਾ ਮਨੁ ਮਾਨਿਆ ॥੧॥ ਰਹਾਉ ॥

Sehaj Subhaae Maeraa Man Maaniaa ||1|| Rehaao ||

My mind is intuitively pleased with Him. ||1||Pause||

ਗਉੜੀ (ਭ. ਕਬੀਰ) (੧੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੧

Raag Gauri Bhagat Kabir

ਬ੍ਰਹਮੈ ਕਥਿ ਕਥਿ ਅੰਤੁ ਨ ਪਾਇਆ ॥

Brehamai Kathh Kathh Anth N Paaeiaa ||

Brahma spoke of Him continually, but could not find His limit.

ਗਉੜੀ (ਭ. ਕਬੀਰ) (੧੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੧

Raag Gauri Bhagat Kabir

ਰਾਮ ਭਗਤਿ ਬੈਠੇ ਘਰਿ ਆਇਆ ॥੨॥

Raam Bhagath Baithae Ghar Aaeiaa ||2||

Because of my devotion to the Lord, He has come to sit within the home of my inner being. ||2||

ਗਉੜੀ (ਭ. ਕਬੀਰ) (੧੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੨

Raag Gauri Bhagat Kabir

ਕਹੁ ਕਬੀਰ ਚੰਚਲ ਮਤਿ ਤਿਆਗੀ ॥

Kahu Kabeer Chanchal Math Thiaagee ||

Says Kabeer, I have renounced my restless intellect.

ਗਉੜੀ (ਭ. ਕਬੀਰ) (੧੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੨

Raag Gauri Bhagat Kabir

ਕੇਵਲ ਰਾਮ ਭਗਤਿ ਨਿਜ ਭਾਗੀ ॥੩॥੧॥੧੯॥

Kaeval Raam Bhagath Nij Bhaagee ||3||1||19||

It is my destiny to worship the Lord alone. ||3||1||19||

ਗਉੜੀ (ਭ. ਕਬੀਰ) (੧੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੨

Raag Gauri Bhagat Kabir

ਗਉੜੀ ਕਬੀਰ ਜੀ ॥

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੭

ਜਿਹ ਮਰਨੈ ਸਭੁ ਜਗਤੁ ਤਰਾਸਿਆ ॥

Jih Maranai Sabh Jagath Tharaasiaa ||

That death which terrifies the entire world

ਗਉੜੀ (ਭ. ਕਬੀਰ) (੨੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੩

Raag Gauri Bhagat Kabir

ਸੋ ਮਰਨਾ ਗੁਰ ਸਬਦਿ ਪ੍ਰਗਾਸਿਆ ॥੧॥

So Maranaa Gur Sabadh Pragaasiaa ||1||

- the nature of that death has been revealed to me, through the Word of the Guru's Shabad. ||1||

ਗਉੜੀ (ਭ. ਕਬੀਰ) (੨੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੩

Raag Gauri Bhagat Kabir

ਅਬ ਕੈਸੇ ਮਰਉ ਮਰਨਿ ਮਨੁ ਮਾਨਿਆ ॥

Ab Kaisae Maro Maran Man Maaniaa ||

Now, how shall I die? My mind has already accepted death.

ਗਉੜੀ (ਭ. ਕਬੀਰ) (੨੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੪

Raag Gauri Bhagat Kabir

ਮਰਿ ਮਰਿ ਜਾਤੇ ਜਿਨ ਰਾਮੁ ਨ ਜਾਨਿਆ ॥੧॥ ਰਹਾਉ ॥

Mar Mar Jaathae Jin Raam N Jaaniaa ||1|| Rehaao ||

Those who do not know the Lord, die over and over again, and then depart. ||1||Pause||

ਗਉੜੀ (ਭ. ਕਬੀਰ) (੨੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੪

Raag Gauri Bhagat Kabir

ਮਰਨੋ ਮਰਨੁ ਕਹੈ ਸਭੁ ਕੋਈ ॥

Marano Maran Kehai Sabh Koei ||

Everyone says, ""I will die, I will die.""

ਗਉੜੀ (ਭ. ਕਬੀਰ) (੨੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੪

Raag Gauri Bhagat Kabir

ਸਹਜੇ ਮਰੈ ਅਮਰੁ ਹੋਇ ਸੋਈ ॥੨॥

Sehajae Marai Amar Hoe Soei ||2||

But he alone becomes immortal, who dies with intuitive understanding. ||2||

ਗਉੜੀ (ਭ. ਕਬੀਰ) (੨੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੫

Raag Gauri Bhagat Kabir

ਕਹੁ ਕਬੀਰ ਮਨਿ ਭਇਆ ਅਨੰਦਾ ॥

Kahu Kabeer Man Bhaeiaa Anandhaa ||

Says Kabeer, my mind is filled with bliss;

ਗਉੜੀ (ਭ. ਕਬੀਰ) (੨੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੫

Raag Gauri Bhagat Kabir

ਗਇਆ ਭਰਮੁ ਰਹਿਆ ਪਰਮਾਨੰਦਾ ॥੩॥੨੦॥

Gaeiaa Bharam Rehiaa Paramaanandhaa ||3||20||

My doubts have been eliminated, and I am in ecstasy. ||3||20||

ਗਉੜੀ (ਭ. ਕਬੀਰ) (੨੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੬

Raag Gauri Bhagat Kabir

ਗਉੜੀ ਕਬੀਰ ਜੀ ॥

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੭

ਕਤ ਨਹੀ ਠਉਰ ਮੂਲੁ ਕਤ ਲਾਵਉ ॥

Kath Nehee Thour Mool Kath Laavo ||

There is no special place where the soul aches; where should I apply the ointment?

ਗਉੜੀ (ਭ. ਕਬੀਰ) (੨੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੬

Raag Gauri Bhagat Kabir

ਖੋਜਤ ਤਨ ਮਹਿ ਠਉਰ ਨ ਪਾਵਉ ॥੧॥

Khojath Than Mehi Thour N Paavo ||1||

I have searched the body, but I have not found such a place. ||1||

ਗਉੜੀ (ਭ. ਕਬੀਰ) (੨੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੭

Raag Gauri Bhagat Kabir

ਲਾਗੀ ਹੋਇ ਸੁ ਜਾਨੈ ਪੀਰ ॥

Laagee Hoe S Jaanai Peer ||

He alone knows it, who feels the pain of such love;

ਗਉੜੀ (ਭ. ਕਬੀਰ) (੨੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੭

Raag Gauri Bhagat Kabir

ਰਾਮ ਭਗਤਿ ਅਨੀਆਲੇ ਤੀਰ ॥੧॥ ਰਹਾਉ ॥

Raam Bhagath Aneeaalae Theer ||1|| Rehaao ||

The arrows of the Lord's devotional worship are so sharp! ||1||Pause||

ਗਉੜੀ (ਭ. ਕਬੀਰ) (੨੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੭

Raag Gauri Bhagat Kabir

ਏਕ ਭਾਇ ਦੇਖਉ ਸਭ ਨਾਰੀ ॥

Eaek Bhaae Dhaekho Sabh Naaree ||

I look upon all His soul-brides with an impartial eye;

ਗਉੜੀ (ਭ. ਕਬੀਰ) (੨੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੮

Raag Gauri Bhagat Kabir

ਕਿਆ ਜਾਨਉ ਸਹ ਕਉਨ ਪਿਆਰੀ ॥੨॥

Kiaa Jaano Seh Koun Piaaree ||2||

How can I know which ones are dear to the Husband Lord? ||2||

ਗਉੜੀ (ਭ. ਕਬੀਰ) (੨੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੮

Raag Gauri Bhagat Kabir

ਕਹੁ ਕਬੀਰ ਜਾ ਕੈ ਮਸਤਕਿ ਭਾਗੁ ॥

Kahu Kabeer Jaa Kai Masathak Bhaag ||

Says Kabeer, one who has such destiny inscribed upon her forehead

ਗਉੜੀ (ਭ. ਕਬੀਰ) (੨੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੮

Raag Gauri Bhagat Kabir

ਸਭ ਪਰਹਰਿ ਤਾ ਕਉ ਮਿਲੈ ਸੁਹਾਗੁ ॥੩॥੨੧॥

Sabh Parehar Thaa Ko Milai Suhaag ||3||21||

- her Husband Lord turns all others away, and meets with her. ||3||21||

ਗਉੜੀ (ਭ. ਕਬੀਰ) (੨੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੭ ਪੰ. ੧੯

Raag Gauri Bhagat Kabir